

OAML/ND/2025

April 24, 2025

Electronic Filing

**BSE Limited**  
Phiroze Jeejeebhoy Towers,  
Dalal Street  
Mumbai-400 001

**National Stock Exchange of India Limited**  
Exchange Plaza, 5th Floor, Plot No. C/1, Block  
G, Bandra-Kurla Complex, Bandra (E) Mumbai-  
400 051

**Scrip Code: 500317**

**Trading Symbol: OSWALAGRO**

**Subject: Compliance under Regulation 30 of the SEBI (Listing Obligations & Disclosure Requirements) Regulations, 2015**

Dear Sir/ Ma'am,

Pursuant to Regulation 30 of SEBI (Listing Obligations & Disclosure Requirements) Regulations, 2015, copy of newspaper publications regarding Postal Ballot Notice in Business Standard (National daily newspaper) and Ajit (Regional daily newspaper) on April 24, 2025 is enclosed herewith.

You are hereby requested to take the above information on record.

Thanking you,

Yours sincerely,  
For **Oswal Agro Mills Limited**

  
**Payal Agarwal**  
Company Secretary & Compliance Officer

Encl: As Above

## TATA INVESTMENT CORPORATION LIMITED

CIN: L15700MH1997PLC0302323  
 Regd Office: Epsilon Tower, 10 West Nairn Road, Mumbai - 400 001  
 Tel: 022-66633322 Fax: 022-6667177 E-mail: tci@tatainvest.com  
 www.tatainvest.com

### Sub: Transfer of Equity Shares of the Company to Demat Account of the Investor Education and Protection Fund (IEPF) Authority

Pursuant to the provisions of Section 124(6) of the Companies Act, 2013 read with the Investor Education and Protection Fund Authority (Accounting, Audit, Transfer and Refund) Rules, 2016 (IEPF Rules), as amended from time to time, the Company is mandated to transfer all the shares, in respect of which dividends have not been claimed for seven consecutive years or more to the demat account of IEPF Authority. However, the Company will not transfer shares to Demat Account of IEPF Authority where there is a specific order of Court or Tribunal or Statutory Authority restraining any transfer of such shares and payment of dividend or where such shares are hypothecated or pledged under the provisions of the Depositories Act, 1996.

As per SEBI circular dated November 3, 2021 and December 14, 2021 outstanding payments will be credited directly to the bank account of the shareholder if the folio is KYC compliant. Payment can be made to shareholders holding shares in physical form if the folio is KYC compliant.

In compliance with the said Rules, the Company has communicated individually to the concerned shareholders at their registered address, whose shares are liable to be transferred to the Demat account of IEPF Authority requesting them to claim their dividend amount latest by August 25, 2023. The Company has updated on its website [www.tatainvest.com](http://www.tatainvest.com) under Investor Information section, the details of such shareholders whose shares are liable to be transferred to the IEPF Authority.

The concerned shareholders are requested to verify the details of their unclaimed dividend and the shares liable to be transferred to the IEPF Demat Account. Shareholders may further note that the details of the concerned shareholders uploaded by the Company on its website shall be deemed as adequate notice in respect of issue of the new share certificate(s) by the Company / Corporate Action for the purpose of transfer of shares to IEPF Demat Account pursuant to the IEPF Rules.

The Company shall take necessary steps to transfer the concerned shares held by such shareholders in physical or demat form to the Demat account of IEPF Authority after August 25, 2023. The concerned shareholder(s) are further informed that all future benefits arising on such shares would also be transferred to the IEPF Authority.

The shareholders may please note that no claim shall lie against the Company in respect of the shares and all future benefits thereof credited to the account of IEPF Authority. In case the concerned shareholders wish to claim the said shares along with the benefits after transfer to IEPF, a separate application has to be made to the IEPF Authority in Form IEPF-5, as prescribed under the Rules and the same is available at IEPF website i.e., [www.iepf.gov.in](http://www.iepf.gov.in). The link of the e-form IEPF-5 is also available under the Investor Information section on the website of the Company at [www.tatainvest.com](http://www.tatainvest.com). For further information / clarifications, Shareholders may communicate to the Company's Registrar & Transfer Agent - MUF Intime India Private Limited (Formerly Link Intime India Private Limited), C-101, 1st Floor, 247 Park, Raj Bahadur Shastri Marg, Vikhroli West, Mumbai 400 083, Tel: +91 8108118484, Email: [cs@uniteinfm.mpmf.com](mailto:cs@uniteinfm.mpmf.com), Website: [www.uniteinfm.mpmf.com](http://www.uniteinfm.mpmf.com).

For the intention of Investors: Query or service request can be raised through the below link: [https://web.in.mpmf.com/helpdesk/Service\\_Request.html](https://web.in.mpmf.com/helpdesk/Service_Request.html)

For Tata Investment Corporation Limited

Mumbai April 23, 2025 Jamshed Patel  
 Company Secretary and Chief Compliance Officer  
 (Nodal Officer)

## TATA CONSUMER PRODUCTS LIMITED

Registered Office: 1 Bishop Lefroy Road, Kolkata - 700020  
 CIN: L15491WB1962PLC031425, E-mail: [investor.relations@tataconsumer.com](mailto:investor.relations@tataconsumer.com), Website: [www.tataconsumer.com](http://www.tataconsumer.com)

### Extract of Audited Consolidated Financial Results for the quarter and year ended March 31, 2025

₹ in Crores

Particulars	Three months ended			Year ended	
	March 31, 2025	December 31, 2024	March 31, 2024	March 31, 2025	March 31, 2024
Total Income from Operations	4608.22	4443.56	3926.94	17618.30	15205.85
Net Profit for the period before tax (after exceptional items)	484.38	408.09	509.46	1781.86	2022.78
Net Profit for the period before tax (after exceptional items)	529.70	401.93	283.86	1778.55	1696.72
Net Profit for the period after tax (after exceptional items and share of discontinued operations)	348.72	281.92	212.26	1287.10	1215.40
Total Comprehensive Income for the period (comprising Profit for the period (after tax) and Other Comprehensive Income)	513.04	152.84	202.16	1594.30	1389.88
Reserves	98.95	98.95	95.28	98.95	95.28
Securities Premium Account	9981.10	9973.34	7000.83	9981.10	7000.83
Net Worth	21390.30	20643.00	17436.13	21390.30	17436.13
Debt	2392.88	2491.01	3477.22	2392.88	3477.22
Debt to Equity Ratio	0.11	0.12	0.20	0.11	0.20
Earnings per share (not annualised for the quarter)*					
Basic - ₹	3.49	2.82	2.26	13.05	12.20
Diluted - ₹	3.49	2.82	2.26	13.05	12.20
* Refer Note 3					
Debt Service Ratio	10.10	12.18	6.90	5.79	6.87
Interest Service Ratio	15.46	9.43	9.51	8.71	15.28

Notes:

1. Additional information on standalone financial results is as follows:

Particulars	Three months ended			Year ended	
	March 31, 2025	December 31, 2024	March 31, 2024	March 31, 2025	March 31, 2024
Total Income from Operations	3354.16	3200.14	2772.91	12801.85	10708.86
Profit before tax*	358.79	639.85	237.25	1503.24	1335.03
Profit after tax	278.90	569.81	150.07	1254.75	954.71

\* Quarter ended December 24 and year ended March 25 includes dividend income of ₹ 390 crore received from overseas subsidiaries.

2. The Scheme of arrangement between the Parent Company, NourishCo Beverages Limited, Tata Consumer Souffle Private Limited and Tata SmartFood Limited has been accounted in accordance with "Pooling of interest method" as laid down in Appendix C 'Business combinations of entities under common control' of Ind AS 103 notified under Section 133 of the Companies Act, 2013 read with the Companies (Indian Accounting Standards) Rules, 2015. Accordingly, comparatives have been restated to give effect of the amalgamation from the beginning of the previous year.

3. Earnings per share for the comparative periods have been retrospectively adjusted for the bonus element in respect of the Rights Issue.

4. Figures of the quarter ended March 31, 2025 and March 31, 2024 are the balancing figures between audited figures in respect of the full financial year and reviewed year to date figures up to the third quarter of the relevant financial year.

5. Above is an extract of the detailed format of Financial Results filed with the Stock Exchanges under Regulation 33 and Regulation 52 of the SEBI (Listing Obligations and Disclosure Requirements) Regulations, 2015. The full format of the Financial Results are available on the BSE Limited's website (URL: [www.bseindia.com](http://www.bseindia.com)), the National Stock Exchange of India Limited's website (URL: [www.nseindia.com](http://www.nseindia.com)) and on the Company's website (URL: [www.tataconsumer.com](http://www.tataconsumer.com)). The same can be accessed by scanning the QR Code provided below:



For and on behalf of the Board of Directors

Sunil D'Souza  
 Managing Director and CEO

Mumbai: April 23, 2025

## Choice International Ltd.

The Joy of Earning

Regd Office: Sunita Park Tower, Plot No 156-158, J.B. Nagar, Anand (East), Mumbai - 400099  
 Tel No: +91-22-6707 9999 Website: [www.choiceindia.com](http://www.choiceindia.com) Email: [info@choiceindia.com](mailto:info@choiceindia.com)

### EXTRACT OF AUDITED CONSOLIDATED FINANCIAL RESULTS FOR THE QUARTER & FINANCIAL YEAR ENDED ON MARCH 31, 2025

Sr. No.	Particulars	Quarter Ended		Year Ended	
		Audited	Un-Audited	Audited	Un-Audited
		31.03.2025	31.12.2024	31.03.2024	31.03.2023
1	Total Income	25,503.75	21,148.56	21,641.86	92,166.82
	(a) Revenue from Operations	25,300.03	20,934.38	21,454.76	91,038.21
	(b) Other Income	203.72	214.18	187.10	1,128.61
2	Net Profit for the period before tax (after exceptional items)	7,394.70	4,331.06	5,519.98	22,129.99
3	Net Profit for the period before tax (after exceptional items)	7,394.70	4,331.06	5,519.98	18,079.86
4	Net Profit for the period after tax (after exceptional items)	5,515.67	3,073.66	3,939.59	16,271.36
5	Total Comprehensive Income for the period (Comprising Profit for the period after tax and other Comprehensive Income after tax)	5,075.34	3,242.15	3,892.46	16,348.73
6	Reserves as shown in Audited Balance Sheet	19,837.90	19,837.90	19,837.90	19,837.90
7	Paid up Equity Share Capital (face value of Rs. 10 each)	19,837.90	19,837.90	19,837.90	19,837.90
8	Earnings per share (quarter numbers are not annualised)				
	(a) Basic (₹)	2.68	1.54	1.98	8.16
	(b) Diluted (₹)	2.62	1.52	1.96	7.99

Notes:

1. The above Consolidated audited financial results for the Quarter & Financial Year ended on March 31, 2025, have been reviewed by the Audit Committee and recommended for approval and approved by the Board of Directors of the Company at its meeting held on April 22, 2025 and the Statutory Auditors of the Company have issued an unmodified opinion thereon.

2. Key data relating to standalone financial results of Choice International Limited is as follows:

Sr. No.	Particulars	Quarter Ended		Year Ended	
		Audited	Un-Audited	Audited	Un-Audited
		31.03.2025	31.12.2024	31.03.2024	31.03.2023
1	Total Income	575.77	639.42	287.43	2,496.21
2	Profit Before Tax	165.18	269.46	3.07	1,143.69
3	Profit After Tax	123.47	169.84	4.32	834.01
4	Other Comprehensive Income	(1.93)	(0.87)	(0.88)	(4.53)
5	Total Comprehensive Income	121.54	168.97	3.46	829.48

3. The above is an extract of the detailed format of the Standalone financial results for the Quarter & Financial Year ended on March 31, 2025 filed with the Stock Exchange under regulation 33 of SEBI (Listing and Other Disclosure Requirements) Regulation 2015. The full format of the standalone financial results and the Consolidated Financial Results for the Quarter & Financial Year ended on March 31, 2025 are available on the Stock Exchange website i.e., [www.bseindia.com](http://www.bseindia.com) and [www.nseindia.com](http://www.nseindia.com) and the Company's Website: [www.choiceindia.com](http://www.choiceindia.com) financial info

Place: Mumbai  
 Date: April 22, 2025



## POWERGRID

NOTICE FOR REQUEST FOR EMPANELMENT (RFE) FOR EMPANELMENT OF AGENCIES FOR CARRYING OUT SOIL INVESTIGATION WORK FOR UPCOMING TRANSMISSION LINES AND SUBSTATIONS.

This empanelment shall be used by POWERGRID to invite empanelled parties to participate in the future tender(s) for carrying out Soil Investigation work for upcoming Transmission Lines and Substations.

For the above purpose, POWERGRID invites online Applications against the RFE on the portal [www.bids-regd-powergrid.in](http://www.bids-regd-powergrid.in) from interested Agencies. The RFE Documents are available from 24/04/2025 to 26/05/2025 and can be downloaded free of cost from the above portal. A pre-application conference shall be held on 04/05/2025 at 11:00hrs at the Power Grid Corporation of India Limited, 'Sudamini', Plot No. 2, Sector 26, Gurugram - 122001, Haryana.

Applications can be submitted (Soft copy) up to 11:00 hrs, [8PT] on 26/05/2025. The detailed Qualifying Requirements (QR) for empanelment are given in the RFE Documents. The complete RFE Documents are also available on our website [www.bids-regd-powergrid.in](http://www.bids-regd-powergrid.in) and on Government of India's Central Public Procurement Portal ([www.cprocure.gov.in](http://www.cprocure.gov.in)) for the purpose of reference only. In case of any discrepancy between the documents downloaded by the prospective Applicant from POWERGRID website and from the portal [www.bids-regd-powergrid.in](http://www.bids-regd-powergrid.in), the latter shall prevail.

For further details including addendum/updates to RFE, if any, please visit e-portal [www.bids-regd-powergrid.in](http://www.bids-regd-powergrid.in) and in addition to the same shall be posted on said portal only. The interested Applicants are requested to ensure that all updates are considered while submitting the RFE application.

All correspondence/communication shall be made to: 'Sr. Dy. General Manager (CS-02) Manager (CS-02), POWERGRID, 'Sudamini', Plot No. 2, Sector 26, Gurugram - 122001, Haryana'. Phone no: +91-124-282-2329/2334. Mobile: +91-9971399059/5205.

POWER GRID CORPORATION OF INDIA LIMITED  
 (A Government of India Enterprise)  
 Registered Office: B-4, Qutub Institutional Area, New Delhi - 110 016  
 Corporate Office: 'Sudamini', Plot No. 2, Sector 26, Gurugram, Haryana - 122 001  
 Website: [www.powergrid.in](http://www.powergrid.in) CIN: L01012, 198050303121

A Maharatna PSU

## ABHEY OSWAL GROUP

### Oswal Agro Mills Limited

CIN: L15319PB1979PLC012287  
 Corporate Office: 7<sup>th</sup> Floor, Antriksh Bhawan,  
 22, Kasturba Gandhi Marg, New Delhi-110001

Members are hereby informed that pursuant to the provisions of Section 110, 108 and other applicable provisions of the Companies Act, 2013, as amended (the "Act"), read together with the Companies (Appointment and Qualifications of Directors) Rules, 2014 and the Companies (Management and Administration) Rules, 2014, as amended (the "Management Rules"), General Circular No. 9/2024 dated September 19, 2024 issued by the Ministry of Corporate Affairs, Government of India (the "MCA Circulars"), Secretariat Standard on General Matters issued by the Institute of Company Secretaries of India, Regulation 44 of the Securities and Exchange Board of India (Listing Obligations and Disclosure Requirements) Regulations, 2015, as amended (the "SEBI Regulations") and any other applicable law, rules and regulations (including any statutory modification(s) or re-enactment(s) thereof, for the time being in force), the approval of members of Abhey Oswal Agro Mills Limited (the "Company") is sought for the following special resolution by way of remote e-voting ("e-voting") process:

Sr. No.	Description of Special Resolutions
1.	Approval of appointment and remuneration of Mr. Shael Osval (DIN:00256956) as Managing Director of the Company

Pursuant to the MCA circulars, the Company has completed the dispatch of electronic copies of the Postal Ballot Notice along with the explanatory statement on April 23, 2025, through electronic mode to those Members whose email addresses are registered with the Company's depository participant(s) as on April 11, 2025 ("Cut-off Date").

The said Notice is also available on the website of the Company: [www.oswalagro.com](http://www.oswalagro.com), the relevant section of the website of BSE Limited ("BSE"): [www.bseindia.com](http://www.bseindia.com) and National Stock Exchange of India Limited ("NSE"): [www.nseindia.com](http://www.nseindia.com) and on the website of National Securities Depository Limited ("NSDL"): [www.evoting-nse.com](http://www.evoting-nse.com).

In accordance with the provisions of the MCA circulars, Members can vote only through e-voting process. The voting rights of the Members shall be reckoned on the basis of the equity shares of the Company held by them as on the Cut-off Date. Any person who is not a shareholder of the Company as on the Cut-off Date shall treat the Postal Ballot Notice for information purposes only.

The Company has engaged the services of National Securities Depository Limited ("NSDL") / Skyline Financial Services Pvt. Ltd. for the purpose of providing e-voting facility to all its members. The e-voting facility will be available during the following period:

Commencement of e-voting period	9.00 a.m. IST on April 26, 2025
Conclusion of e-voting period	5.00 p.m. IST on May 25, 2025
Cut-off date for eligibility to vote	April 11, 2025

The e-voting facility will be disabled by NSDL immediately after 5.00 p.m. IST on May 25, 2025.

Members who have not updated their e-mail address are requested to register the same in respect of shares held by them in electronic form with the Depository through their Depository Participant and in respect of shares held in physical form by writing to Company's Registrar and Share Transfer Agent, Skyline Financial Service Pvt. Ltd. either by email to [admin@skylinefinancial.com](mailto:admin@skylinefinancial.com) or by post to Skyline Financial Services Private Limited, D-153/A, 1st Floor, Phase-I, Okhla Industrial Area, New Delhi-110020.

The Board has appointed Mr. Abhishek Gupta, (Membership no. FC5 9857 & COP No. 12262) Company Secretary in practice, as the scrutinizer ("Scrutinizer") for conducting the e-voting process in a fair and transparent manner.

In case of any queries, you may refer the Frequently Asked Questions (FAQs) for Shareholders and e-voting user manual for Shareholders available at the download section of [www.evoting-nse.com](http://www.evoting-nse.com) or 022 - 4868 7000 or send a request at [evoting@nsdl.com](mailto:evoting@nsdl.com).

The Scrutinizer will submit his report to the Chairperson or any other person authorized by the Chairperson after the completion of scrutiny of the e-voting, the result will be announced on or before May 27, 2025, and will also be displayed on the Company's website [www.oswalagro.com](http://www.oswalagro.com) and on the website of NSDL ([www.evoting-nse.com](http://www.evoting-nse.com)), and communicated to the stock exchanges, depository, registrar and share transfer agent.

For any queries or grievances pertaining to e-voting, shareholders are requested to contact Mrs. Payal Agarwal; Contact details: Email id: [cs@oswalagro.com](mailto:cs@oswalagro.com); Contact number: 011-40043689. Members can also contact: Ms. Pallavi Mhatre, Senior Manager, National Securities Depository Limited, "A" Wing, 4th Floor, Kamala Mills Compound, Senapati Bapat Marg, Lower Park, Mumbai-400013, at designated email id at [evoting@nsdl.com](mailto:evoting@nsdl.com).

For OSWAL AGRO MILLS LIMITED

Sd/-  
 Payal Agarwal  
 Company Secretary  
 M. No.: A71645

Date: April 23, 2025  
 Place: New Delhi

## TELANGANA STATE POWER GENERATION CORPORATION LIMITED

VIDYUT SOUDHA - HYDERABAD - 500 082

T.No.-02/CE/Thermal/TGCGENCO/2025-26  
 BTPS - Construction of RCU piling and along ridge piling at Bhadrachalam Thermal Power Station, Bhadrachalam, Bhadrachalam District, Value of the work Rs. 14,34,73,189/- Scheduled Open & Closing Date: 24.04.2025 to 17.09.2025 & 08.05.2025 to 17.09.2025

T.No.-03/CE/Thermal/TGCGENCO/2025-26  
 BTPS - Construction of RCU piling and along ridge piling at Bhadrachalam Thermal Power Station, Bhadrachalam, Bhadrachalam District, Value of the work Rs. 2,11,86,574/- Scheduled Open & Closing Date: 24.04.2025 to 17.09.2025 & 13.06.2025 to 17.09.2025

T.No.-04/CE/Thermal/TGCGENCO/2025-26  
 BTPS - Construction of RCU piling and along ridge piling at Bhadrachalam Thermal Power Station, Bhadrachalam, Bhadrachalam District, Value of the work Rs. 29,43,386/- Scheduled Open & Closing Date: 18.05.2025 to 17.09.2025 & 08.05.2025 to 17.09.2025

T.No.-05/CE/Thermal/TGCGENCO/2025-26  
 BTPS - Laying RCU piling at the Northern Area Pond-I to Northern Area Pond-4 for extension of Ash disposal (open type) at Bhadrachalam Thermal Power Station, Bhadrachalam, Bhadrachalam District, Value of the work Rs. 74,80,95/- Scheduled Open & Closing Date: 22.04.2025 to 18.09.2025 & 02.05.2025 to 18.09.2025

T.No.-06/CE/Thermal/TGCGENCO/2025-26  
 BTPS - Procurement of LED lighting fixture at Bhadrachalam Thermal Power Station, Bhadrachalam, Bhadrachalam District, Value of the work Rs. 16,00,000/- Scheduled Open & Closing Date: 24.04.2025 to 17.09.2025 & 13.06.2025 to 17.09.2025

T.No.-07/CE/Thermal/TGCGENCO/2025-26  
 BTPS - Supply of 18,000 KVA of Light Diesel Oil (LDO) to Stage-2 (Units 3 & 4) at Yadadri Thermal Power Station, Yadadri (N), Yadadri (N) District, Value of the work Rs. 1,14,34,73,189/- Scheduled Open & Closing Date: 24.04.2025 to 17.09.2025 & 13.06.2025 to 17.09.2025

T.No.-08/CE/Thermal/TGCGENCO/2025-26  
 BTPS - Supply of 18,000 KVA of Light Diesel Oil (LDO) to Stage-2 (Units 3 & 4) at Yadadri Thermal Power Station, Yadadri (N), Yadadri (N) District, Value of the work Rs. 1,14,34,73,189/- Scheduled Open & Closing Date: 24.04.2025 to 17.09.2025 & 13.06.2025 to 17.09.2025

T.No.-09/CE/Thermal/TGCGENCO/2025-26  
 BTPS - Supply of 18,000 KVA of Light Diesel Oil (LDO) to Stage-2 (Units 3 & 4) at Yadadri Thermal Power Station, Yadadri (N), Yadadri (N) District, Value of the work Rs. 1,14,34,73,189/- Scheduled Open & Closing Date: 24.04.2025 to 17.09.2025 & 13.06.2025 to 17.09.2025

T.No.-10/CE/Thermal/TGCGENCO/2025-26  
 BTPS - Supply of 18,000 KVA of Light Diesel Oil (LDO) to Stage-2 (Units 3 & 4) at Yadadri Thermal Power Station, Yadadri (N), Yadadri (N) District, Value of the work Rs. 1,14,34,73,189/- Scheduled Open & Closing Date: 24.04.2025 to 17.09.2025 & 13.06.2025 to 17.09.2025

T.No.-11/CE/Thermal/TGCGENCO/2025-26  
 BTPS - Supply of 18,000 KVA of Light Diesel Oil (LDO) to Stage-2 (Units 3 & 4) at Yadadri Thermal Power Station, Yadadri (N), Yadadri (N) District, Value of the work Rs. 1,14,34,73,189/- Scheduled Open & Closing Date: 24.04.2025 to 17.09.2025 & 13.06.2025 to 17.09.2025

T.No.-12/CE/Thermal/TGCGENCO/2025-26  
 BTPS - Supply of 18,000 KVA of Light Diesel Oil (LDO) to Stage-2 (Units 3 & 4) at Yadadri Thermal Power Station, Yadadri (N), Yadadri (N) District, Value of the work Rs. 1,14,34,73,189/- Scheduled Open & Closing Date: 24.04.2025 to 17.09.2025 & 13.06.2025 to 17.09.2025

T.No.-13/CE/Thermal/TGCGEN



ਨਵ ਨਿਯੁਕਤ ਸਬ ਰਜਿਸਟਰਾਰਾਂ ਨੇ ਸਰਕਾਰੀ ਹੁਕਮਾਂ ਦੀ ਵੀ ਕੀਤੀ ਅਣਦੇਖੀ

[illegible]

ਪਹਿਲਾਂ ਵੀ ਹੋ ਰਹੇ ਨੇ ਸਕਲਾਂ 'ਚ 8 ਕਰੋੜ ਤੋਂ ਜ਼ਿਆਦਾ ਦੇ ਕੰਮ

## ਗੋਲੀਆਂ ਕਾਰਨ ਦਹਿਸ਼ਤ ਫੈਲੀ

ਮਾਨਤਾ ਪ੍ਰਾਪਤ ਅਤੇ ਅਵਾਰਡ ਜਿੱਤੀ ਵਾਲਾ ਵਿਸ਼ਵ ਸ਼ੁਰੂਆਤੀ ਪੇਸ਼ਾਵਰ। ਤੇਲਾਂ, ਡਿਜੀਟਲ ਮਾਰਕੀਟਿੰਗ, ਸੋਸ਼ਲ ਮੀਡੀਆ ਅਤੇ ਡਾਟਾ ਵਿਸ਼ਲੇਸ਼ਣ ਵਿੱਚ ਸ਼ਾਇਦ ਸਭ ਤੋਂ ਵੱਡੇ ਮਾਹਰਾਂ ਵਿੱਚੋਂ ਇੱਕ। ਇਹਨਾਂ ਵਿੱਚੋਂ ਇੱਕ ਹੋਣ ਕਾਰਨ ਇਹਨਾਂ ਸੇਵਾਵਾਂ ਦੀ ਮੰਗ ਬਹੁਤ ਵੱਧ ਗਈ ਹੈ। ਇਹਨਾਂ ਸੇਵਾਵਾਂ ਦੀ ਮੰਗ ਵੱਧਣ ਕਾਰਨ ਇਹਨਾਂ ਸੇਵਾਵਾਂ ਦੀ ਮੰਗ ਵੱਧ ਗਈ ਹੈ। ਇਹਨਾਂ ਸੇਵਾਵਾਂ ਦੀ ਮੰਗ ਵੱਧ ਗਈ ਹੈ। ਇਹਨਾਂ ਸੇਵਾਵਾਂ ਦੀ ਮੰਗ ਵੱਧ ਗਈ ਹੈ।



**ABHEY  
OSWAL**  
CONSULTANTS

ਸਾਡੀ ਸੇਵਾਵਾਂ ਦੀ ਮੰਗ ਵੱਧ ਗਈ ਹੈ। ਇਹਨਾਂ ਸੇਵਾਵਾਂ ਦੀ ਮੰਗ ਵੱਧ ਗਈ ਹੈ। ਇਹਨਾਂ ਸੇਵਾਵਾਂ ਦੀ ਮੰਗ ਵੱਧ ਗਈ ਹੈ। ਇਹਨਾਂ ਸੇਵਾਵਾਂ ਦੀ ਮੰਗ ਵੱਧ ਗਈ ਹੈ। ਇਹਨਾਂ ਸੇਵਾਵਾਂ ਦੀ ਮੰਗ ਵੱਧ ਗਈ ਹੈ।

**ਉਪਵਾਲ ਮੈਗਾਰ ਮਿਲਿਟਰੀ ਲਿਜ਼ਮਿਟਡ**

(ਪੀ ਸੀ ਲੀ ਮਿਟਡ) L155 (SPB) 9799 (PLC) 22687

[illegible]